

**Week beginning: 9 November 2015**

## Year 6 SATs meeting

On **Wednesday 11th November at 8.50am** there will be an important meeting for Year 6 parents regarding SATs. At this meeting, staff will give you information on how you can help your child at home to ensure they are well prepared for SATs. Please make sure you attend this important meeting.

## Bandi Chhor Diwas



As Bandi Chhor & Diwali are on **Wednesday 11th November** this year, the children will be learning about both events. There will be an assembly to remind the children of the stories of Bandi Chhor/Diwali. **As a result of discussions with SGSS Gurdwara Committee members, please note that this year we will not be lighting candles outside the school.**

## Children In Need



This year we are 'Going Pyjamas' for Children In Need. We will be holding a "pyjama day" where we encourage children, staff and parents to wear their pyjamas on **Friday 13th November**, so that we can raise funds for this good cause. We would appreciate a minimum donation of £1.00 from children. All other donations are welcome. Children will have a fun day at school with lots of exciting activities. Every penny counts... So please bring some money to donate towards a good cause.

## Nagar Kirtan

This year, Guru Nanak Dev Ji's Prakash Utsav Nagar Kirtan in Southall will be held on **Sunday 15th November**. The staff and children will be taking part and hope that you will all join us to represent the school. Children will need to wear school uniform. **Please meet staff at Guru Nanak Darbar Gurdwara car park at 11.30am. We want really good attendance. Children attending will be given a special medal.**

## Guru Nanak Dev Ji's Prakash Ustav Celebrations

On **Thursday 19th November**, we will be celebrating the Prakash Ustav of Guru Nanak Dev Ji with an evening diwan from 5 - 6.30pm at school. This will be followed with Langar.

On **Friday 20th November** there will be a special assembly which will start at 8.45am. Please see details on the parents' board. **There is a colour theme of wearing Blue. We ask all children, parents/carers and staff to wear blue on the day.**

If you would like to contribute towards the Gurdwarab, please give your donations to the school office. If you would like to contribute flowers, for decorations, please bring them in the school on Thursday Morning, 19th November. We would appreciate if parents could help clear the hall & tidy up after the programme.

## School Lunches

If your child is coming into school late in the morning after 9.30am, it is important you notify the school office if your child will be having school lunch or packed lunch that day. If you do not let the school office know in time, you will be required to provide your child with packed lunch.

## Photographs

Individual & class photos taken before the half term, will be sent out to you this week. If you would like to order your child's photo please complete the form provided (with the correct amount of money) and return to the school office by **Wednesday 18th November**. Please ensure you write the correct image number of the photo you would like to order.



## Absences

If your child is absent from school, please call the school in the morning to let the office staff know. We are required to have written information to say why a child is absent from school.

You may email the school at [info@khalsa.ealing.sch.uk](mailto:info@khalsa.ealing.sch.uk) or send in a written note with your child.

If your child can not go out to play for any reason, please provide a written note with your child to give to their class teacher.

## Thought of the week

**"God gave us the gift of life, it is up to us to give ourselves the gift of living well"**  
- Guru Nanak Dev Ji

## ATTENDANCE

Well done to **Guru Arjan Dev Ji Class** for achieving best attendance for week **06/11/2015**.

## Dates for your diary



Date	Event
Wednesday 11th November	Yr 6 parents' meeting re: SATs
Wednesday 11th November	Bandi Chhor Divas
Friday 13th November	Children in Need - "Going Pyjamas"
Sunday 15th November	Southall Nagar Kirtan - Guru Nanak Dev Ji's Prakash Ustav
Thursday 19th November	Evening Kirtan Diwan 5-6.30pm
Friday 20th November	Guru Nanak Dev Ji's Prakash Ustav Celebrations
Week beginning 7th December	Book fair
Week beginning 7th December	Parents' meetings to discuss individual pupil progress
Friday 18th December	End of Autumn Term
Monday 21st December	School Holidays

### ੬ਵੀਂ ਜਮਾਤ ਦੀ ਸ਼ਾਨ ਮੁਲਾਕਾਤ

ਅਗਲੇ ਹਫ਼ਤੇ ਬੁੱਧਵਾਰ ੧੧ ਨਵੰਬਰ ਨੂੰ ਸਵੇਰੇ ੮.੫੦ ਤੋਂ ੬ਵੀਂ ਜਮਾਤ ਦੇ ਬੱਚਿਆਂ ਦੇ ਮਾਪਿਆਂ ਦੀ ਸ਼ਾਨ ਸੰਬੰਧੀ ਇਕ ਮਹਤਵਪੂਰਨ ਮੁਲਾਕਾਤ ਹੋਵੇਗੀ। ਇਸ ਮੌਕੇ ਸਟਾਫ਼ ਆਪ ਜੀ ਨੂੰ ਜਾਣਕਾਰੀ ਦੇਣਗੇ ਕਿ ਆਪ ਜੀ ਇਸ ਸਾਲ ਸ਼ਾਨ ਵਿਚ ਭਾਗ ਲੈਣ ਵਾਲੇ ਬੱਚਿਆਂ ਦੀ ਘਰ ਵਿਚ ਕਿਵੇਂ ਮਦਦ ਕਰ ਸਕਦੇ ਹੋ ਤਾਂ ਜੋ ਉਹ ਸ਼ਾਨ ਲਈ ਪੂਰੀ ਤਰ੍ਹਾਂ ਤਿਆਰ ਹੋਣ। ਕਿਰਪਾ ਕਰਕੇ ਯਕੀਨੀ ਬਣਾਉਣਾ ਕਿ ਸਾਰੇ ਬੱਚਿਆਂ ਦੇ ਮਾਪੇ ਇਸ ਮਹਤਵਪੂਰਨ ਮੁਲਾਕਾਤ ਵਿਚ ਜ਼ਰੂਰ ਸ਼ਾਮਲ ਹੋਣ।

### ਬੰਦੀ ਛੋੜ ਦਿਵਸ

ਬੰਦੀ ਛੋੜ ਦਿਵਸ ਅਤੇ ਦਿਵਾਲੀ ਇਸ ਸਾਲ ਬੁੱਧਵਾਰ ੧੧ ਨਵੰਬਰ ਨੂੰ ਹਨ। ਬੱਚੇ ਇਨ੍ਹਾਂ ਦੋਹਾਂ ਬਾਰੇ ਸਿਖਣਗੇ। ਇਨ੍ਹਾਂ ਜਸ਼ਨਾਂ ਨਾਲ ਸੰਬੰਧਤ ਸਾਖੀਆਂ ਬੱਚਿਆਂ ਨੂੰ ਇਕ ਵਿਸ਼ੇਸ਼ ਸਭਾ ਵਿਚ ਯਾਦ ਕਰਵਾਈਆਂ ਜਾਣਗੀਆਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਕਮੇਟੀ ਮੈਂਬਰਜ਼ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਾਲ ਅਸੀਂ ਸਕੂਲ ਦੇ ਬਾਹਰ ਮੋਮਬੱਤੀਆਂ ਨਹੀਂ ਜਗਾਵਾਂਗੇ।

### ਲੋੜ ਵਿਚ ਬੱਚੇ

ਇਸ ਸਾਲ ਅਸੀਂ ਲੋੜ ਵਿਚ ਬੱਚਿਆਂ ਦੀ ਮਦਦ ਲਈ ਪੰਜਾਮੇ ਪਹਿਨਾਂਗੇ। ਅਸੀਂ ਪੰਜਾਮਾ ਦਿਵਸ ਮਨਾਵਾਂਗੇ ਜਿਸ ਵਿਚ ਅਸੀਂ ਸ਼ੁਕਰਵਾਰ ੧੩ ਨਵੰਬਰ ਨੂੰ ਬੱਚਿਆਂ, ਸਟਾਫ਼ ਅਤੇ ਮਾਪਿਆਂ ਨੂੰ ਪੰਜਾਮੇ ਪਹਿਨਣ ਲਈ ਉਤਸ਼ਾਹਿਤ ਕਰਾਂਗੇ, ਤਾਂ ਜੋ ਅਸੀਂ ਇਸ ਨੇਕ ਕਾਰਜ ਲਈ ਧਨ ਇਕਤਰ ਕਰ ਸਕੀਏ। ਅਸੀਂ ਬੱਚਿਆਂ ਵਲੋਂ ਘਟੋ-ਘੱਟ ੧ ਪਾਊਂਡ ਦੀ ਭੇਟਾ ਦੀ ਆਸ ਰਖਾਂਗੇ। ਇਸ ਤੋਂ ਵੱਧ ਜਿੰਨੀ ਵੀ ਹੋ ਸਕੇ ਭੇਟਾ ਦਾ ਸਵਾਗਤ ਹੋਵੇਗਾ। ਬੱਚਿਆਂ ਲਈ ਇਸ ਦਿਨ ਭਾਂਤ-ਭਾਂਤ ਦੀਆਂ ਮਨੋਰੰਜਕ ਕਿਰਿਆਵਾਂ ਹੋਣਗੀਆਂ। ਹਰ ਇਕ ਪੈਨੀ ਮਹਤਵਪੂਰਨ ਹੈ..... ਕਿਰਪਾ ਕਰਕੇ ਇਸ ਨੇਕ ਕਾਰਜ ਲਈ ਖੁਲ੍ਹੇ ਦਿਲ ਨਾਲ ਦਾਨ ਦਿਓ ਜੀ।

### ਨਗਰ ਕੀਰਤਨ

ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸਾਊਥਾਲ ਵਿਚ ਨਗਰ ਕੀਰਤਨ ਐਤਵਾਰ ੧੫ ਨਵੰਬਰ ਨੂੰ ਹੋਵੇਗਾ। ਅਸੀਂ ਇਸ ਵਿਚ ਭਾਗ ਲਵਾਂਗੇ ਅਤੇ ਉਮੀਦ ਰਖਾਂਗੇ ਕਿ ਆਪ ਜੀ ਵੀ ਸਕੂਲ ਦੀ ਪ੍ਰਤੀਨਿਧਤਾ ਕਰਨ ਲਈ ਸਾਡੇ ਨਾਲ ਆਓਗੇ। ਬੱਚਿਆਂ ਨੇ ਇਸ ਦਿਨ ਸਕੂਲੀ ਵਰਦੀ ਪਹਿਨਣੀ ਹੋਵੇਗੀ। ਕਿਰਪਾ ਕਰਕੇ ਸਵੇਰੇ ੧੧.੩੦ ਤੋਂ ਆਪ ਜੀ ਸਟਾਫ਼ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਮਿਲਣਾ ਜੀ। ਅਸੀਂ ਭਰਪੂਰ ਹਾਜ਼ਰੀ ਦੀ ਉਮੀਦ ਕਰਦੇ ਹਾਂ। ਨਗਰ ਕੀਰਤਨ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਮੈਡਲ ਦਿੱਤੇ ਜਾਣਗੇ।

### ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸਮਾਗਮ

ਵੀਰਵਾਰ ੧੯ ਨਵੰਬਰ ਦੀ ਸ਼ਾਮ ੫ ਵਜੇ ਤੋਂ ੬.੩੦ ਵਜੇ ਤੱਕ ਅਸੀਂ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਦੀਵਾਨ ਦਾ ਅਨੰਦ ਮਾਣਾਂਗੇ। ਉਪਰੰਤ ਗੁਰੂ ਕਾ ਲੰਗਰ ਵਰਤੋਗਾ।

ਸ਼ੁਕਰਵਾਰ ੨੦ ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਵੇਰ ਦੀ ਸਭਾ ਵਿਚ ਮਨਾਵਾਂਗੇ ਜੋ ਕਿ ਸਵੇਰੇ ੮.੫੦ ਤੋਂ ਅਰੰਭ ਹੋਵੇਗੀ। ਕਿਰਪਾ ਕਰਕੇ ਇਸ ਸਮਾਗਮ ਦਾ ਵਿਸਤਾਰ ਮਾਪਿਆਂ ਦੇ ਬੋਰਡ ਤੇ ਵੇਖਣਾ ਜੀ। ਇਸ ਸਮਾਗਮ ਦਾ ਥੀਮ ਨੀਲਾ ਰੰਗ ਹੈ। ਅਸੀਂ ਇਸ ਦਿਨ ਸਾਰੇ ਸਟਾਫ਼, ਬੱਚਿਆਂ, ਮਾਪਿਆਂ ਅਤੇ ਦੇਖਭਾਲ ਕਰਤਾਵਾਂ ਨੂੰ ਨੀਲੇ ਬਾਣੇ ਵਿਚ ਸਜਣ ਦੀ ਬੇਨਤੀ ਕਰਦੇ ਹਾਂ।

ਜੇਕਰ ਆਪ ਜੀ ਇਸ ਸਮਾਗਮ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ, ਜਿਵੇਂ ਕਿ ਇਸ ਹਫ਼ਤੇ ਸੇਵਾ ਕਰਨਾ, ਲੰਗਰ ਤਿਆਰ ਕਰਨਾ ਅਤੇ ਵਰਤਾਉਣਾ, ਸਜਾਵਟ ਲਈ ਫੁੱਲਾਂ ਦੀ ਸੇਵਾ ਜਾਂ ਸਮਾਗਮ ਲਈ ਮਾਇਆ ਦੀ ਭੇਟਾ, ਤਾਂ ਆਪ ਜੀ ਸਕੂਲ ਦਫ਼ਤਰ ਨੂੰ ਜਾਣਕਾਰੀ ਦੇਣਾ ਜੀ। ਜੇਕਰ ਆਪ ਜੀ ਫੁੱਲਾਂ ਦੀ ਸੇਵਾ ਕਰ ਰਹੇ ਹੋ ਤਾਂ ਕਿਰਪਾ ਕਰਕੇ ਇਹ ਫੁੱਲ ਸ਼ੁਕਰਵਾਰ ੧੯ ਨਵੰਬਰ ਦੀ ਸਵੇਰ ਨੂੰ ਸਕੂਲ ਦਫ਼ਤਰ ਵਿਚ ਪੁਜਾਏ ਕਰਨੇ ਜੀ।

ਜਿਹੜੇ ਮਾਪੇ ਅਤੇ ਦੇਖਭਾਲ ਕਰਤਾ ਸਮਾਗਮ ਤੋਂ ਬਾਅਦ ਹਾਲ ਨੂੰ ਸਾਫ਼ ਕਰਨ ਲਈ ਜੋ ਵੀ ਸੇਵਾ ਕਰਨਗੇ, ਅਸੀਂ ਉਨ੍ਹਾਂ ਦੇ ਰਿਣੀ ਰਹਾਂਗੇ।

### ਸਕੂਲੀ ਭੋਜਨ

ਜੇਕਰ ਤੁਹਾਡਾ ਬੱਚਾ ਕਿਸੇ ਕਾਰਨ ਸਵੇਰੇ ੯.੩੦ ਤੋਂ ਬਾਅਦ ਸਕੂਲ ਆਉਂਦਾ ਹੈ ਤਾਂ ਕਿਰਪਾ ਕਰਕੇ ਸਕੂਲ ਦਫ਼ਤਰ ਨੂੰ ਸੂਚਨਾ ਦੇਣੀ ਕਿ ਉਸ ਨੇ ਸਕੂਲੀ ਭੋਜਨ ਛੱਡਣਾ ਹੈ ਜਾਂ ਘਰੋਂ ਲਿਆਂਦਾ ਭੋਜਨ। ਇਹ ਬਹੁਤ ਮਹਤਵਪੂਰਨ ਹੈ। ਜੇਕਰ ਆਪ ਜੀ ਸਮੇਂ ਸਿਰ ਸਕੂਲ ਨੂੰ ਸੂਚਿਤ ਨਹੀਂ ਕਰਦੇ ਤਾਂ ਆਪ ਜੀ ਨੂੰ ਆਪਣੇ ਬੱਚੇ ਲਈ ਘਰੋਂ ਭੋਜਨ ਲਿਆਉਣਾ ਪਵੇਗਾ।

### ਤਸਵੀਰਾਂ



ਬੱਚਿਆਂ ਦੀਆਂ ਇਕਲੀਆਂ ਅਤੇ ਭੈਣਾਂ ਭਰਾਵਾਂ ਸਮੇਤ ਤਸਵੀਰਾਂ ਆਪ ਜੀ ਨੂੰ ਇਸ ਹਫ਼ਤੇ ਦਿੱਤੀਆਂ ਜਾਣਗੀਆਂ। ਜੇਕਰ ਆਪ ਜੀ ਇਹ ਤਸਵੀਰਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਉਚਿਤ ਮਾਇਆ ਸਮੇਤ ਲੋੜੀਂਦਾ ਫਾਰਮ ਭਰ ਕੇ ਬੁੱਧਵਾਰ ੧੮ ਨਵੰਬਰ ਤੱਕ ਸਕੂਲ ਦਫ਼ਤਰ ਵਿਚ ਯਕੀਨਨ ਪੁੱਜਦਾ ਕਰਨਾ ਜੀ। ਕਿਰਪਾ ਕਰਕੇ ਯਕੀਨੀ ਬਣਾਉਣਾ ਕਿ ਆਪ ਜੀ ਠੀਕ ਅਕਸ ਦਾ ਠੀਕ ਨੰਬਰ ਹੀ ਆਰਡਰ ਕਰੋ।

### ਗ਼ੈਰਹਾਜ਼ਰੀ

ਜੇਕਰ ਕਿਸੇ ਕਾਰਨ ਆਪ ਜੀ ਦਾ ਬੱਚਾ ਸਕੂਲ ਤੋਂ ਗ਼ੈਰਹਾਜ਼ਰ ਹੈ ਤਾਂ ਕਿਰਪਾ ਕਰਕੇ ਸਵੇਰੇ ਹੀ ਆਪ ਜੀ ਸਕੂਲ ਨੂੰ ਫੋਨ ਕਰਕੇ ਸੂਚਿਤ ਕਰੋ ਜੀ। ਸਾਨੂੰ ਯਕੀਨਨ ਰੂਪ ਵਿਚ ਲਿਖਤੀ ਜਾਣਕਾਰੀ ਲੋੜੀਂਦੀ ਹੈ ਜਿਸ ਤੋਂ ਸਾਨੂੰ ਪਤਾ ਕੱਢ ਸਕੇ ਕਿ ਬੱਚਾ/ਬੱਚੀ ਕਿਸ ਕਾਰਨ ਸਕੂਲ ਤੋਂ ਗ਼ੈਰਹਾਜ਼ਰ ਹੈ। ਆਪ ਜੀ ਸਕੂਲ ਨੂੰ [info@khalsa.ealing.sch.uk](mailto:info@khalsa.ealing.sch.uk) ਤੇ ਈ - ਮੇਲ ਕਰ ਸਕਦੇ ਹੋ, ਜਾਂ ਫਿਰ ਬੱਚੇ ਦੇ ਹੱਥ ਲਿਖਤੀ ਨੋਟ ਭੇਜ ਸਕਦੇ ਹੋ। ਜੇਕਰ ਕਿਸੇ ਕਾਰਨ ਆਪਦਾ ਬੱਚਾ/ਬੱਚੀ ਸਕੂਲ ਦੇ ਖੇਡ ਦੇ ਮੈਦਾਨ ਵਿਚ ਖੇਡ ਨਹੀਂ ਸਕਦਾ ਤਾਂ ਕਿਰਪਾ ਕਰਕੇ ਉਸਦੇ ਹੱਥ ਉਸਦੇ ਜਮਾਤੀ ਅਧਿਆਪਕ ਲਈ ਲਿਖਤੀ ਨੋਟ ਭੇਜਣਾ ਜੀ ਜਿਸ ਵਿਚ ਨਾ ਖੇਡ ਸਕਣ ਦਾ ਕਾਰਨ ਸਪਸ਼ਟ ਲਿਖਿਆ ਹੋਵੇ।

### ਇਸ ਹਫ਼ਤੇ ਦਾ ਵਿਚਾਰ

“ਪਰਮਾਤਮਾ ਨੇ ਸਾਨੂੰ ਇਹ ਮਾਨਸ ਜਨਮ ਦਾ ਤੁਹਫਾ ਦਿੱਤਾ ਹੈ, ਇਸ ਨੂੰ ਚੰਗੀ ਤਰ੍ਹਾਂ ਜੀ ਕੇ ਇਸ ਨੂੰ ਮੁੱਲਵਾਨ ਬਣਾਉਣਾ ਸਾਡੇ ਆਪਣੇ ਹੱਥ ਹੈ।”

### ਹਾਜ਼ਰੀ

੦੬/੧੧/੧੫ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਅਰਜਨ ਦੇਵ ਜੀ ਜਮਾਤ ਨੂੰ ਸ਼ਾਬਾਸ਼ ਹੇ।

### ਤੁਹਾਡੀ ਡਾਇਰੀ ਲਈ ਤਾਰੀਖਾਂ



ਤਾਰੀਖ	ਵਿਸ਼ੇਸ਼ ਮੌਕਾ
ਬੁੱਧਵਾਰ ੧੧ ਨਵੰਬਰ	੬ਵੀਂ ਜਮਾਤ ਦੇ ਮਾਪਿਆਂ ਦੀ SAT ਸੰਬੰਧੀ ਮੁਲਾਕਾਤ
ਬੁੱਧਵਾਰ ੧੪ ਅਕਤੂਬਰ	ਬੰਦੀ ਛੋੜ ਦਿਵਸ
ਸ਼ੁਕਰਵਾਰ ੧੩ ਨਵੰਬਰ	ਲੋੜ ਵਿਚ ਬੱਚੇ
ਐਤਵਾਰ ੧੫ ਨਵੰਬਰ	ਸਾਊਥਾਲ ਨਗਰ ਕੀਰਤਨ - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ
ਵੀਰਵਾਰ ੧੯ ਨਵੰਬਰ	ਸ਼ਾਮ ਦਾ ਕਿਰਤਨ ਦੀਵਾਨ ੫ ਵਜੇ ਤੋਂ ੬.੩੦
ਸ਼ੁਕਰਵਾਰ ੨੦ ਨਵੰਬਰ	ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸਮਾਗਮ
੭ ਦਿਸੰਬਰ ਤੋਂ ਅਰੰਭ ਹੁੰਦਾ ਹਫ਼ਤਾ	ਪੁਸਤਕ ਮੇਲਾ
੧੩ ਦਿਸੰਬਰ ਤੋਂ ਅਰੰਭ ਹੁੰਦਾ ਹਫ਼ਤਾ	ਮਾਪਿਆਂ ਦੀਆਂ ਮੁਲਾਕਾਤਾਂ - ਨਿੱਜੀ ਵਿਦਿਆਰਥੀ ਵਿਕਾਸ
ਸ਼ੁਕਰਵਾਰ ੧੮ ਦਿਸੰਬਰ	ਪਤਝੜ ਦੀ ਟਰਮ ਦੀ ਸਮਾਪਤੀ